

ਅਲੁ ਵਾਲੇ

(ਗੁਰਮੁਖ ਸਿੰਘ ਮੁਸਾਫਿਰ)

ਮੁਹਤਰਿਮ ਭਾਈ ਸਾਹਿਬ,

ਪਤਾ ਨਹੀਂ ਮੇਰੀ ਇਹ ਦਰਦ ਭਰੀ ਡਰਿਆਦ ਆਪ ਤੱਕ ਪਹੁੰਚਦੀ ਹੈ ਕਿ ਨਹੀਂ। ਸਵਿੰਦਰ ਦਾ ਪਤਾ ਲੱਗ ਗਿਆ। ਪਰਿਲਾਂ ਤਾਂ ਪਤਾ ਲੱਗ ਜਾਣ ਤੇ ਮੈਂ ਖੁਸ਼ ਹੋਇਆ, ਪਰ ਤੁਰਤ ਮੇਰੀ ਖੁਸ਼ੀ ਛੁੱਝੀ ਗਮੀ ਤੇ ਚਿੰਤਾ ਵਿੱਚ ਬਦਲ ਗਈ। ਤੈਨੂੰ ਪਤਾ ਹੈ ਕਿ ਸਵਿੰਦਰ ਨੂੰ ਮੈਂ ਆਪਣੀ ਧੀ ਹੀ ਸਮਝਦਾ ਸਾਂ। ਮੇਰੀ ਜਾਨ ਤੇ ਹੁਣ ਭਾਵੀ ਮੁਸ਼ਕਿਲ ਆਣ ਬਣੀ ਹੈ, ਮੇਰੀ ਧੀ ਮੇਰੇ ਨੇੜੇ ਤੇੜੇ ਹੀ ਬੇਗਾਨਿਆਂ ਦੇ ਵਸ ਵਿੱਚ ਪਈ ਹੋਵੇ ਤੇ ਮੈਂ ਉਸ ਨੂੰ ਛੁੜਾ ਨਾ ਸਕਾ, ਕੇਡੀ ਬੇ-ਬਸੀ ਦੀ ਗੱਲ ਹੈ। ਅਸਮਾਨ ਸਿੰਘਾ, ਤੈਨੂੰ ਤੇ ਭਰਜਾਈ ਨੂੰ ਤਾਂ ਕੀ ਨੀਂਦਰ ਆਵਦੀ ਹੋਜੀ, ਰਿਸ ਤੋਂ ਵਧੀਰ ਨਾਸੂਰ ਸੁਆਡੇ ਦਿਲ ਤੇ ਹੋਰ ਕੇ ਹੋ ਸਕਦਾ ਹੈ। ਸੁਆਡੀਆਂ ਤੇ ਬੇਸਕ ਆਦਰਾਂ ਢਿੰਗਰਾਂ ਤੇ ਪਈਆਂ ਹਨ। ਪਰ ਮੇਰੇ ਵੀ ਦਿਲ ਕੋਲੋਂ ਕੋਈ ਪੁੱਡ ਵੇਖੇ, ਭਰਾਵਾ, ਅਗਾਰਾਂ ਤੇ ਪਿਆ ਹੋਇਆ ਹਾਂ। ਸਵਿੰਦਰ ਕਿਸੇ ਹੋਰ ਰਿਲਾਕੇ ਵਿਚ ਹੋਂਦੀ ਤਾਂ ਵੀ ਮੇਰਾ ਮਨ ਕਲਪਦਾ, ਪਰ ਐਡਾ ਨਹੀਂ, ਹੁਣ ਤੇ ਮੇਰੇ ਵਾਸਤੋਂ ਢਾਹਦੀ ਨਮੋਸ਼ੀ ਦੀ ਗੱਲ ਹੈ। ਉਧਰ ਸੀਸੇ ਦੇ ਖਾਨ ਨਾਲ ਮੇਰਾ ਬਤਾ ਲਿਹਾਜ਼ ਸੀ, ਉਹ ਆਚਮੀ ਵੀ ਮਾੜਾ ਨਹੀਂ, ਪਰ ਹਵਾ ਹੀ ਐਸੀ ਵਗ ਗਈ ਹੈ। ਮੈਂ ਉਸ ਦਾ ਪਿੱਛਾ ਕਰ ਰਿਹਾ ਹਾਂ, ਅਜੇ ਤੱਕ ਉਸ ਢਾਹੀ ਨਹੀਂ ਦਿੱਤੀ। ਉਨ੍ਹਾਂ ਪਾਸ ਹੋਰ ਵੀ ਕੁੜੀਆਂ ਹਨ। ਜਦ ਕੋਈ ਸੂਹਾ ਆਉਂਦਾ ਹੈ, ਉਹ ਉਨ੍ਹਾਂ ਨੂੰ ਯਾਕਿਸਤਾਨ ਭੇਜ ਦੇਂਦੇ ਹਨ। ਇਸ ਮੁਆਮਲੇ ਵਿੱਚ ਚੰਗੇ ਮਾੜੇ ਸਾਰੇ ਰਲ ਬੈਠੇ ਹਨ। ਪਰ ਫਿਰ ਵੀ ਭਰਾਵਾ, ਬੀਜ ਨਾਸ ਨਹੀਂ ਹੋਇਆ, ਅਲੁ ਵਾਲੇ ਲੋਕ ਵੀ ਅਜੇ ਹਨ। ਅਗੇ ਮੈਂ ਤੈਨੂੰ ਸੁਨੇਹਾ ਭੇਜ ਚੁੱਕਾ ਹਾਂ ਕਿ ਸਵਿੰਦਰ ਉਧਰ ਸੀਸੇ ਦੇ ਖਾਨ ਦੇ ਘਰ ਹੈ। ਪਰ ਕੇ ਪਤਾ, ਸਾਡਾ ਕੋਈ ਪੈਗਾਮ ਤੁਸਾਂ ਤੱਕ ਪਹੁੰਚਦਾ ਵੀ ਹੈ ਕਿ

ਨਹੀਂ। ਹੱਡਾ ਅਲਾ ਦਾ ਫਜ਼ਲ ਹੋਇਆ ਤਾਂ ਮੈਂ ਆਪਣੀ ਭਤ੍ਰੀਓ ਨੂੰ ਜ਼ੁਰੂ ਆਪਣੀ ਜਾਨ ਦੇ ਕੇ ਵੀ ਸੁਆਡੇ ਕੋਲ ਭੇਜਸਾਂ। ਤੂੰ ਤੇ ਆਪ ਹੀ ਮੁਸੀਬਤ ਵਿੱਚ ਫਸਿਆ ਹੋਇਆ ਹੈ, ਤੇਹੁੰਨੂੰ ਹਰੀ ਚੰਦੇ ਸੁਨਿਆਰੇ ਤੇ ਹਰਨਾਮੇ ਖਤ੍ਰੀਏ ਦਾ ਤੇ ਪਤਾ ਨਹੀਂ ਹੋਣਾ; ਉਹ ਵਿਚਾਰੇ ਕੁਥੇ ਹਨ; ਉਨ੍ਹਾਂ ਦੀ ਕੁਝ ਅਮਾਨਤ ਮੇਰੇ ਪਾਸ ਹੈ; ਜਦ ਤੱਕ ਉਨ੍ਹਾਂ ਨੂੰ ਦੇ ਨਾ ਲਵਾਂ, ਮੇਰੇ ਦਿਲ ਤੋਂ ਭਾਰ ਨਹੀਂ ਲਹਿੰਦਾ। ਇਸ ਦਿਲ ਦਾ ਭਰਾਵਾ ਪਤਾ ਵੀ ਕੀ ਏਂ; ਤੂੰ ਆਪ ਹੀ ਗੁਰੂਆਂ ਦੇ ਕਲਾਮ ਵਿੱਚੋਂ ਸੁਣਾਦਾ ਸੈਂ: ਇਸ ਮਨ ਦਾ ਕੋਈ ਭਰੋਸਾ ਨਹੀਂ। ਭਰਜਾਈ ਤੇ ਭਤ੍ਰੀਏ ਆਂ ਸਲਾਮ, ਆਪਣੀ ਮਸੀਧਤ ਵਿੱਚ ਮੈਨੂੰ ਸਾਮਿਲ ਸਮੇਂ।

ਮੁਨਸੀ ਅਲਾ ਬਖਸ਼ ਦੀ ਇਹ ਚਿੱਠੀ ਹੱਥੋਂ ਹੱਤੋਂ ਪਤਾ ਨਹੀਂ ਕਿਸ ਤਰ੍ਹਾਂ ਅਸਮਾਨ ਸਿੰਘ ਨੂੰ ਦਿੱਲੀ ਜਾ ਮਿਲੀ। ਚਿੱਠੀ ਉਰਦੂ ਅਖਰਾਂ ਵਿੱਚ ਲਿਖੀ ਹੋਈ ਹੈ, ਤਰੀਕ ਉਤੇ ਹੈ ਨਹੀਂ। 22 ਅਕਤੂਬਰ ਸੰਨ 1947 ਨੂੰ ਮੁਜਫ਼ਰਾਬਾਦ ਤੇ ਹਮਲੇ ਵੇਲੇ ਸਵਿੰਦਰ ਗੁਆਚੀ ਸੀ। ਅਸਮਾਨ ਸਿੰਘ ਤੇ ਉਸ ਦੀ ਘਰ ਵਾਲੀ ਨੂੰ ਜੇ ਯਕੀਨ ਹੋ ਜਾਂਦਾ ਕਿ ਉਹ ਕਿਧਰੇ ਮਾਰੀ ਜਾ ਚੁਕੀ ਹੈ ਤਾਂ ਉਹ ਸਾਇਦ ਸਬਰ ਦਾ ਘੁੱਟ ਭਰ ਕੇ ਰੂਪ ਹੋ ਜਾਂਦੇ। ਜਦ ਉਹ ਮੁਜਫ਼ਰਾਬਾਦ ਤੇ ਹਮਲੇ ਦੇ ਹਾਲਾਤ ਸੁਣਦੇ ਸਨ, ਤਾਂ ਸਵਿੰਦਰ ਦੇ ਜਿੰਦਾ ਹੋਣ ਦੀ ਕੋਈ ਆਸ ਨਹੀਂ ਸੀ ਸਮਝਦੇ, ਕਿਉਂਕਿ ਅਸਮਾਨ ਸਿੰਘ ਨੇ ਸਵਿੰਦਰ ਦੀ ਤਲਾਸ ਵਿੱਚ ਫਿਰਦਿਆਂ ਉਸ ਇਲਾਕੇ ਦੇ ਬਚ ਕੇ ਆਏ ਬੰਦਿਆਂ ਦੀ ਕੈਂਪ ਵਿੱਚ ਗਿਣਤੀ ਕਰ ਲਈ ਸੀ। ਕੋਈ ਪੰਦਰਾਂ ਕੁ ਹਜ਼ਾਰ ਬਣਦੇ ਸਨ। ਹਜ਼ਾਰੇ ਵਿੱਚੋਂ ਮੁਜਫ਼ਰਾਬਾਦ ਦੇ ਇਲਾਕੇ ਵਿੱਚ ਨੱਸ ਕੇ ਆਏ ਬੰਦਿਆਂ ਨੂੰ ਮਿਲਾ ਕੇ ਹਮਲੇ ਵੇਲੇ ਇਸ ਇਲਾਕੇ ਚ ਕੋਈ 35000 ਸਿੰਘ ਹਿੰਦੂ ਸਨ। ਅਸਮਾਨ ਸਿੰਘ ਸਮਝਦਾ ਸੀ ਕਿ ਵੀਹ ਹਜ਼ਾਰ ਮਾਰੇ ਗਏ ਤੇ ਸਵਿੰਦਰ ਕਿਥੇ ਬਚੀ ਹੋਵੇਗੀ। ਅਸਮਾਨ ਸਿੰਘ ਨੂੰ ਇਹ ਵੀ ਪਤਾ ਸੀ ਕਿ ਹਜ਼ਾਰਾਂ ਲੜਕੀਆਂ ਕਿਸ਼ਨ ਗੰਗਾ ਤੇ ਜੇਹਲਮ ਵਿੱਚ ਛਾਲਾ ਮਾਰ ਗਈਆਂ ਹਨ। ਬਹਾਦਰ ਖਾਨ ਠੇਕੇਦਾਰ ਰਾਜੇਵਾਲੇ ਦੀ ਦਿਕ ਗਲ ਬੜੀ ਮਸ਼ਹੂਰ ਸੀ ਕਿ ਉਸ ਨੇ ਗਿਆਣੀ ਰੰਗੀਲ ਸਿੰਘ ਆਦਿ ਕਈਆਂ ਲੋਕਾਂ ਨੂੰ ਇਕੱਠਿਆ ਹੀ ਮਰਵਾ ਦਿੱਤਾ। ਇਨ੍ਹਾਂ ਸਾਰੀਆਂ ਘਟਾਵਾਂ ਦੇ ਬਾਵਜੂਦ ਮੁਨਸੀ ਅਲਾ ਬਖਸ਼ ਦੀ ਚਿੱਠੀ ਵਾਂਗ ਕੌਰੀ ਨਾ ਕੋਈ ਉਗ ਸੁਗ ਉਨ੍ਹਾਂ ਨੂੰ ਮਿਲ ਜਾਂਦੀ, ਜੇਹੜੀ ਉਨ੍ਹਾਂ ਦੀ ਬੇਰੈਨੀ ਨੂੰ ਨਵੇਂ ਸਿਰਿਓਂ ਵਧੀਕ ਤਾਜ਼ਾ ਕਰ ਦਿੱਤੀ। ਅਜ ਮੁਨਸੀ ਅਲਾ ਬਖਸ਼ ਦੀ ਚਿੱਠੀ ਪੜ੍ਹ ਕੇ ਜਿੱਥੇ ਉਸ ਨੂੰ ਆਪਣੇ ਇੱਕ ਪੁਰਾਣੇ ਗਿਰਾਈ ਸਾਬੀ ਦੀ ਵਫ਼ਾਦਾਰੀ ਤੇ ਖੁੜ੍ਹੀ ਹੋਈ, ਉਥੇ ਉਸ ਦੇ ਸੀਨੇ ਤੇ

ਇਕ ਵੇਰਾਂ ਫੇਰ ਸੱਪ ਲੇਟਣ ਲੱਗ ਪਏ। ਉਸ ਦਾ ਖੁਨ ਉਬਾਲੇ ਖਾਣ ਲੱਗ ਪਿਆ। ਉਧਰ ਸੀਜੇ ਦੇ ਖਾਨ ਨੂੰ ਅਸਮਾਨ ਸਿੰਘ ਜਾਣਦਾ ਵੀ ਸੀ ਤੇ ਇਸ ਦਾ ਆਪਣਾ ਅਸਲੀ ਘਰ ਵੀ ਮਾਨਨੇਹੋਏ ਦੀ ਤਸੀਲ ਵਿੱਚ ਹੀ ਸੀ। ਸਵਿੰਦਰ ਨਲੁਢੀ ਵਿਆਹੀ ਹੋਈ ਵੀ ਸੀ ਤੇ ਉਸ ਦੇ ਨਾਨਕੇ ਵੀ ਉਥੇ ਹੀ ਸਨ। ਨਲੁਢੀ ਤੇ ਮੁਜ਼ਫਰਾਬਾਦ ਇੱਕ ਹੀ ਜਗ੍ਹਾ ਹੈ। ਧੰਨੀ, ਪੁਠਹਾਰ ਤੇ ਸੁਆਂ ਦੀ ਭਰਾਹੀ ਸੁਣ ਕੇ ਹਜ਼ਾਰੇ ਦੇ ਬਹੁਤ ਸਾਰੇ ਹਿੰਦੂ ਸਿਖ ਉਜੜ ਕੇ ਮੁਜ਼ਫਰਾਬਾਦ ਆ ਗਏ ਸਨ। ਅਸਮਾਨ ਸਿੰਘ ਨੇ ਜਦ ਲਾਹੌਰ ਵਿੱਚ ਇਹ ਗੱਲ ਸੁਣੀ ਤਾਂ ਸਵਿੰਦਰ ਨੂੰ ਸੇਹਰੇ ਤੇਜ਼ ਦਿੱਤਾ। ਇਹ ਅਗਸਤ ਮੰਨ 1947 ਦੀ ਗੱਲ ਹੈ। ਲਾਹੌਰ ਵਿੱਚ ਛਸਾਦਾਂ ਦੀ ਪੁਖਦੀ ਅੱਗ ਭੜਕਣ ਹੀ ਵਾਲੀ ਸੀ। ਇਸ ਗੱਲ ਨੂੰ ਦੋ ਸਾਲ ਗੁਜਰ ਗਏ ਹਨ ਜਦੋਂ ਕਿ ਹੁਣ ਅੜਾ ਬਖਸ ਮੁਨਸੀ ਦੀ ਚਿੰਠੀ ਆਈ।

2

ਪਿਆਰੇ ਮਾਤਾ ਜੀ,

ਮੈਂ ਬਚ ਗਈ, ਨਾਲ ਦੀਆਂ ਜੋ ਕੁਝ ਸੁਣਾਂਦੀਆਂ ਹਨ, ਉਹ ਸੁਣ ਕੇ ਤਾਂ ਮੈਂ ਸਚ ਮੁਚ ਬਚ ਹੀ ਗਈ। ਇੱਕ ਥਾਂ ਤੋਂ ਮੈਨੂੰ ਗਲੇ ਦੀ ਮਹੇਲ ਨੇ ਬਚਾਇਆ, ਇੱਕ ਥਾਂ ਤੋਂ ਚੁੜੀਆਂ ਨੇ, ਤੇ ਇੱਕ ਜਗ੍ਹਾ ਕੰਨ ਦੇ ਕਾਟਿਆਂ ਨੇ, ਮੁੰਦਰੀ ਅਜੇ ਵੀ ਮੇਰੇ ਪਾਸ ਹੈ। ਸਸ ਦੇ ਨਿੱਕੇ ਨਿੱਕੇ ਅੰਜਾਣਿਆਂ ਨੂੰ ਕੁਛੜ ਚੁਕਾਂ ਕਿ ਆਪ ਟੁਰਾਂ, ਡਾਹੜੀ ਭਾਜੜ ਪਈ, ਦਿਨ, ਵਾਰ, ਟਿਕਾਣੇ ਦਾ ਕੋਈ ਪਤਾ ਨਾ ਰਿਹਾ। ਜਦ ਪਹਿਲੀ ਵਾਰੀ ਮੈਂ ਦਰਿਆ ਵਿੱਚ ਛਾਲ ਮਾਰੀ ਤਾਂ ਮੇਰੇ ਵਾਲਾਂ ਤੋਂ ਪਕੜ ਕੇ ਇੱਕ ਰਾਸਾ ਮੈਨੂੰ ਧਰੁਹ ਕੇ ਥਾਹਰ ਕਢ ਲਿਆਇਆ, ਪੁਲ ਤੇ ਆਣ ਕੇ ਪਤਾ ਲੱਗਾ ਕਿ ਇਹ ਤੇ ਆਪਣਾ ਹੀ ਨਲੁਢੀ ਗੁਰਦਵਾਰੇ ਦਾ ਜੇਹਲਮ ਵਾਲਾ ਪੁਲ ਹੈ, ਮੇਰਾ ਮੁੜ ਸਿਰ ਛਿਲਿਆ ਗਿਆ। ਮੈਂ ਹਾਲ ਦੁਹਾਈ ਪਾ ਕੇ ਦੇਤੀ ਤਾਂ ਇੱਕ ਹੋਤ ਆਦਮੀ ਆਖਣ ਲਗਾ, “ਜਾਸੇ ਕੁਕੇ, ਸਿਖ ਤੇ ਹਿਕ ਵੀ ਠਹੀ ਬੰਚਿਆ।” ਮੇਰੇ ਖੱਬੇ ਹਥ ਵਿੱਚ ਲੋਹੇ ਦਾ ਕੜਾ ਸੀ। ਹਿਕ ਕੁਕੀ ਨੇ ਮਲਿਟਰੀ ਮਲਿਟਰੀ ਆਖਿਆ ਤਾਂ ਉਹਾਂ ਆਦਮੀ ਆਖਣ ਲਗਾ, “ਮਲਿਟਰੀ ਕੁਕੇ, ਜਰਨੈਲ ਤੇ ਆਪੂਰੂ ਹੀ ਮਾਰਿਆ ਗਿਆ ਹੈ।” ਬਜਤਾਤੇ ਆਤੇ ਪਾਤਿਊ ਅਸਾਂ ਬਹੁਤ ਸਾਰੇ ਸਿਖ ਤੇ ਜਨਾਨੀਆਂ ਆਵਦੇ ਵੇਖੇ, ਸਾਡੀ ਜਾਨ ਵਿੱਚ ਜਾਨ ਆਈ, ਅਜੀਂ ਦੇਤੀਆਂ ਤਾਂ ਹੇ ਤਾਂਗ ਮੇਰੇ ਮਥੇ ਵਿੱਚ ਆਣ ਕੇ ਲੱਗੀ। ਮੈਨੂੰ ਹੋਸ ਆਈ ਤਾਂ ਮੈਂ ਕਲ ਮੁਕੱਲੀ ਸਾਂ, ਕੁਝ ਪਤਾ ਨਾ ਲੱਗਾ ਕਿ ਇਹ ਪਿਹੜੀ ਥਾਂ ਹੈ। ਉਠ ਕੇ ਤੁਗੀ ਪਰ ਸਾਹ ਸਤ ਨਹੀਂ ਸੀ। ਗੋਲੀਆਂ ਦੇ

ਚਲਣ ਤੇ ਦਰਿਆ ਵਿੱਚ ਛਾਘਾਂ ਦੀ ਆਵਾਜ਼ ਆਉਣ ਤੋਂ ਮੈਂ ਸਮਝਿਆ ਕਿ
 ਪੁਲ ਦੇ ਨੌਜੇ ਹੀ ਹਾਂ, ਤਲੀਆਂ ਟੇਕ ਕੇ ਮੈਂ ਟਿੱਬੇ ਤੇ ਚੜ੍ਹੀ ਤਾਂ ਪੁਲ ਨਜ਼ਰ ਆਵਦਾ
 ਸੀ, ਪਰ ਬੜਾ ਵੱਡਾ, ਮੈਨੂੰ ਸਮਝ ਨਾ ਆਈ। ਬੰਨੇ ਤੇ ਪਾਲਕ ਸੀ ਕਿ ਪਤਾ ਨਹੀਂ
 ਕਿਸ ਚੀਜ਼ ਦੇ ਪਤਰ, ਪਾਲਕ ਜਿਹਾ ਸਵਾਦ ਸੀ, ਮੈਂ ਬਹੁਤ ਸਾਰੇ ਖਾ ਲਏ। ਪੰਜ
 ਛੇ ਬੰਦੇ ਆਵਦੇ ਵੇਖ ਕੇ ਮੈਂ ਪੁਲ ਵਾਲੇ ਪਾਸੇ ਦੇੜ ਪਈ। ਕੋਈ ਅੱਧਾ ਕੁ ਮੀਲ
 ਦੇਤੀ ਹੋਵਾਗੀ, ਪਤਾ ਲੱਗ ਗਿਆ ਕਿ ਪੁਲ ਵੀ ਦੁਜਾ ਸੀ। ਪਿਛੇ ਪਰਤ ਕੇ ਵੇਖਿਆ
 ਤਾਂ ਕੋਈ ਆਦਮੀ ਨਾ ਦਿਜਿਆ। ਪੁਲ ਤੇ ਪਹੁੰਚਣ ਤਕ ਮੇਰੇ ਪੈਰ ਸੁੱਜ ਗਏ।
 ਮਾਤਾ ਜੀ, ਉਸ ਵੇਲੇ ਦੀ ਤਿਆਨਕ ਰਾਲਤ ਤਸਵੀਰਾਂ ਵਿੱਚ ਵੇਖ ਕੇ ਵੀ ਬੰਦਾ
 ਡਰ ਜਾਏ। ਕਿਸ਼ਨ ਗੰਗਾ ਵਿੱਚ ਛਾਲਾਂ ਤੇ ਛਾਲਾਂ ਵਜ ਰਹੀਆਂ ਸਨ। ਮੈਂ ਆਪ
 ਜੇਹਲਮ ਵਿੱਚ ਛਾਲ ਮਾਰੀ ਸੀ, ਪਰ ਹੁਣ ਵੇਖ ਕੇ ਮੇਰਾ ਸਿਰ ਚਕਰਾ ਗਿਆ, ਪੈਰ
 ਮੇਰੇ ਅੱਗੇ ਹੀ ਸੁੱਜੇ ਹੋਏ ਸਨ। ਛਾਲ ਮਾਰਨ ਦੀ ਤਾਂ ਮੇਰੇ ਵਿੱਚ ਹਿੰਮਤ ਨਹੀਂ ਸੀ,
 ਮੈਂ ਚੱਕਰ ਖਾ ਕੇ ਦਰਿਆ ਵਿੱਚ ਜਾ ਪਈ। ਪਾਣੀ ਬੜੇ ਜੋਰ ਦਾ ਸੀ, ਜੋ ਰੁਤੁ ਗਏ
 ਸੋ ਰੁਤੁ ਗਏ। ਪਾਣੀ ਦੇ ਧੋਰੇ ਨਾਲ ਕੋਈ ਕਿਨਾਰੇ ਦੇ ਨੌਜੇ ਆ ਜਾਵੇ ਤਾਂ
 ਜਾਲਿਮ ਉਸ ਨੂੰ ਧਰੁਹ ਲੈਂਦੇ ਸਨ। ਇਹ ਮੈਨੂੰ ਪਿੜ੍ਹੇ ਪਤਾ ਲੱਗਾ ਕਿ ਮੇਰਾ ਤੇ
 ਸਾਡੇ ਗਿਰਾਏ ਦੀ ਬੰਸੇ ਦਾ ਜਿਸਮ ਢੰਹਿੰਦਿਆਂ ਹੀ ਕਿਨਾਹੇ ਨਾਲ ਜਾ ਲਗਾ।
 ਮੇਰੇ ਜਿਸਮ ਤੇ ਕੋਈ ਚਾਲੀ ਜਖਮ ਸਨ। ਉਨ੍ਹਾਂ ਦੇ ਰਾਜੀ ਹੋਣ ਵਿੱਚ ਛੇ ਮਹੀਨੇ ਲਗੇ।
 ਮਾਤਾ ਜੀ, ਇਹ ਚੰਗਾ ਹੀ ਹੋਇਆ। ਹੁਣ ਜਦ ਮੈਂ ਤੁਹਾਨੂੰ ਮਿਲਸਾ, ਤੁਸਾ ਉਕਾ
 ਹੀ ਪਡਾਣ ਨਹੀਂ ਸਕਣਾ। ਚਾਚਾ ਅਲੂ ਬਖਸ਼ ਨਹੀਂ ਸੀ ਪਡਾਣ ਸਕਿਆ।
 ਜਖਮ ਰਾਜੀ ਹੋਣ ਨਾਲ ਹੀ ਮੈਨੂੰ ਵਡਾ ਤਾਪ ਹੋ ਗਿਆ। ਤਿੰਨ ਮਹੀਨਿਆਂ ਪਿੜ੍ਹੇ
 ਜਦ ਮੈਂ ਟੁਰਨ ਜੋਗੀ ਹੋਈ, ਬੰਸੇ ਦੇ ਕੁਛੜ ਬਾਲ ਸੀ। ਮੈਂ ਤੁਹਾਨੂੰ ਕੇ ਲਿਖਾ,
 ਮਾਤਾ ਜੀ, ਮੇਰੀ ਚਿੱਠੀ ਪਿਤਾ ਜੀ ਨੂੰ ਕਿਲਕੁਲ ਨਾ ਪੜਾਣੀ, ਬੜਾ ਹੀ ਚੰਗਾ
 ਹੋਇਆ ਕਿ ਮੇਰੀ ਜਾਨ ਚੰਗੀ ਨਹੀਂ ਰਹੀ। ਬੰਤੁੰ ਚਿਰ ਪਿੜ੍ਹੇ ਬੰਸੇ ਤੋਂ ਹੀ ਮੈਨੂੰ
 ਪਤਾ ਲੱਗਾ ਕਿ ਬਫੇ ਦੇ ਮੋਚੀਏ ਪਾਸ ਮੈਨੂੰ ਵੇਚਣ ਲਗੇ ਹਨ। ਮੈਨੂੰ ਇਹ ਵੀ ਪਤਾ
 ਲੱਗਾ ਕਿ ਚਾਚਾ ਅਲੂ ਬਖਸ ਮੇਰੀ ਸੂੰਜ ਕੱਢ ਰਿਹਾ ਹੈ, ਉਹ ਇਕ ਵੇਰੀ ਹਿੰਦ-
 ਸਤਾਨ ਦੇ ਆਦਮੀਆਂ ਨਾਲ ਉਧਰ ਸੀਨੇ ਆਇਆ ਵੀ, ਪਰ ਇਥੇ ਸਾਰਿਆਂ ਨੂੰ
 ਪਤਾ ਲੱਗ ਗਿਆ। ਸਾਰੇ ਟਿਲਾਕੇ ਵਿੱਚ ਜੇਹੜੀਆਂ ਕੁਝੀਆਂ ਸਨ, ਉਹ ਯਾਕਿਸ-
 ਤਾਨ ਭੇਜ ਟਿੱਤੀਆਂ ਗਈਆਂ ਸੀਂ। ਮੈਨੂੰ ਹੁਣ ਪਤਾ ਲੱਗਾ ਹੈ ਕਿ ਚਾਚਾ ਅਲੂ
 ਬਖਸੇ ਨੂੰ ਉਸ ਵੇਲੇ ਇਹ ਕੁਲੇਖਾ ਲੱਗਾ ਕਿ ਮੈਂ ਵੀ ਯਾਕਿਸਤਾਨ ਭੇਜ ਦਿੱਤੀ ਗਈ
 ਹਾਂ। ਅਸੜ ਵਿੱਚ ਮੈਂ ਉਥੇ ਹੀ ਸਾਂ। ਬੰਸੇ ਦਾ ਜਾਤਕ ਖਿਡਾਣਾ ਮੇਰਾ ਕੰਮ ਸੀ। ਮੈਨੂੰ

ਕਿਸੇ ਗੋਲਿਆ ਨਾ । ਮੇਰੇ ਕਪਤਿਆਂ ਤੋਂ ਮੈਂ ਉਕੀ ਨਹੀਂ ਸਾਂ ਪਛਾਣੀ ਜਾਂਦੀ, ਨਾ ਹੀ ਸਕਲੋਂ, ਤੁਸੀਂ ਵੀ ਵੇਖ ਤੇ ਨਾ ਪਛਾਣੇ, ਨਾ ਹੀ ਮੈਨੂੰ ਉਹ ਪਛਾਣ ਸਕਨ । ਪਿਤਾ ਜੀ ਨੂੰ ਮੇਰੀ ਚਿੱਠੀ ਨਾ ਵਖਾਣੀ । ਬੰਸੇ ਜਦ ਦੂਜੀ ਵੇਰ ਯਾਕਿਸਤਾਨ ਤੋਂ ਮੁੜ ਕੇ ਆਈ ਤਾਂ ਉਸ ਮੈਨੂੰ ਦਸਿਆ ਕਿ ਜਿਸ ਮੌਚੀ ਪਾਸ ਮੈਨੂੰ ਵੇਚਣਾ ਚਾਹੁੰਦੇ ਹਨ, ਉਹ ਹੋਰ ਕੁਝੀ ਮੰਗਦਾ ਹੈ, ਇਸ ਵਾਸਤੇ ਸੰਦਾ ਨਹੀਂ ਪਥਿਆ, ਉਹ ਕੁਝੀ ਬਸਤਾੜੇ ਦੀ ਹੈ । ਮੇਰੀ ਬਾਬਤ ਮੌਚੀ ਆਖਦਾ ਹੈ ਕਿ ਇਸ ਦਾ ਮੁਹਾਂਦਰਾ ਨਹੀਂ ਚੰਗਾ । ਮਾਤਾ ਜੀ, ਤੁਸੀਂ ਆਖਸੋਂ ਮੈਂ ਕੇਡੀ ਬੇਸ਼ਰਮ ਹਾਂ । ਬਸਤ ਤੋਂ ਆਲੀ ਪਰਮੇਸ਼ਰੀ ਨੂੰ ਤੁਸੀਂ ਜਾਣਦੇ ਹੀ ਹੋ ਕੇ, ਨਲੁੜੀ ਆਂਦੀ ਰਹਿੰਦੀ ਸੀ, ਵਿਸਾਖੀ ਤੇ । ਇਥੇ ਡੰਗਰਾਂ ਵਾਗ ਸਾਡੇ ਮੁਲ ਪੈਂਦੇ ਰਹੇ ਮਾਤਾ ਜੀ । ਅਖੀਰ ਮੈਂ ਵਿੱਕ ਗਈ, ਸੰਕਿਆਗੀ ਦੇ ਲੁਹਾਰੇ ਫੌਜੇ ਕੋਲ । ਉਸ ਨੇ ਮਰ ਮਾਰ ਕੇ ਮੈਨੂੰ ਅਗਲੇ ਹਾਲੋਂ ਵੀ ਗਵਾ ਦਿੱਤਾ । ਹਿੰਦੁਸਤਾਨ ਦੇ ਬੰਦੇ ਇਧਰ ਫਿਰ ਰਹੇ ਸਨ, ਪਰ ਇਧਰ ਮਾੜੇ ਚੰਗੇ ਹਿਕ ਹੋਏ ਪਈ ਸਨ । ਹਿਕ ਇਸਤਰ੍ਹਾਂ ਕਿ ਚੰਗੇ ਮਾਡਿਆਂ ਤੋਂ ਡਰਦੇ ਬੱਲਦੇ ਨਹੀਂ, ਨਾਲੇ ਇਹ ਪਰਚਾਰ ਹੁੰਦਾ ਸੀ ਕਿ ਇਸ ਤਰ੍ਹਾਂ ਇਸਲਾਮ ਦਾ ਵਾਧਾ ਹੋ ਰਿਹਾ ਹੈ । ਹਿਕ ਦਿਨ ਹਵਾਈ ਉਡ ਗਈ ਕਿ ਹਿੰਦੁਸਤਾਨ ਦੀਆਂ ਕੁੜੀਆਂ ਨੂੰ ਛੁੜਾਣ ਵਾਲੇ ਆ ਗਏ ਹਨ, ਉਸ ਦਿਨ ਰਾਤ ਤੇ ਮੈਨੂੰ ਬਹੁਤ ਮਾਰ ਪਈ । ਫੌਜਾ ਆਖੇ ਕਾਜੀ ਕੋਲ ਜੁਲ ਨਿਕਾਹ ਪੜਾਈਏ । ਉਹ ਆਖਦਾ ਸੀ, ਨਿਕਾਹ ਤੋਂ ਬਿਨਾਂ ਮੈਂ ਤੈਨੂੰ ਹਥ ਨਹੀਂ ਲਾ ਸਕਦਾ, ਦੋਜਖਾ ਵਿਚ ਮੈਂ ਨਹੀਂ ਜਾਣਾ । ਉਸ ਦੀ ਮਰਜ਼ੀ ਸੀ ਕਿ ਯਾਕਿਸਤਾਨ ਭਜਾ ਕੇ ਲੈ ਜਾਵਾਂ । ਢੂਡਾਉ ਗਿਰਾਏ ਵਿੱਚ ਆਣ ਵੱਡੇ, ਤਾਂ ਹਨੇਰੀ ਰਾਤ ਵਿੱਚ ਫੌਜਾ ਮੈਨੂੰ ਧਰੂਹ ਕੇ ਲੈ ਤੁਰਿਆ । ਮੇਰੇ ਪੈਰਾਂ ਦੇ ਦਰਦ ਫਿਤ ਜਾਗ ਪਈ, ਨਾ ਰਾਹ ਨਾ ਪੈਂਡਾ, ਪੈਰੋਂ ਨੰਗੀ, ਪੱਥਰ ਹੀ ਪੱਥਰ, ਸਵੇਰ ਸਾਰ ਅਸੀਂ ਪਕੜੇ ਗਏ । ਫੌਜਾ ਹੀ ਦਸਦਾ ਸੀ ਕਿ ਇਸ ਥਾਂ ਦਾ ਨਾ ਬਦਲ ਹੈ ਤੇ ਯਾਕਿਸਤਾਨ ਇਕੋਂ ਛੇ ਮੀਲ ਹੈ । ਫੌਜਾ ਮੈਨੂੰ ਰਾਹ ਵਿੱਚ ਸਮਝਾਂਦਾ ਰਿਹਾ ਕਿ ਤੂੰ ਹੁਣ ਜਾਂਦਿਆਂ ਹੀ ਮੇਰੇ ਨਾਲ ਨਿਕਾਹ ਕਰ ਲਵੀ । ਅੱਵਲ ਤਾਂ ਹੁਣ ਸਿਖ ਮਾਰੇ ਹੀ ਗਏ ਹਨ, ਪਰ ਜੇ ਜੀਂਦੇ ਵੀ ਹੋਏ ਤਾਂ ਨਾ ਪਾਪਿਆਂ ਤੇ ਨਾ ਹੀ ਸੇਹਰਿਆਂ ਨੇ ਆਪਣੇ ਘਰ ਰਖਣਾ ਹੈ । ਕਿਉਂ ਮਾਤਾ ਜੀ, ਇਹ ਠੀਕ ਹੈ? ਜਦ ਫੌਜੇ ਦੀ ਗੱਡ ਵਿਚ ਮੈਂ ਹਾਂ ਨਹੀਂ ਸਾਂ ਕਰਦੀ, ਤਾਂ ਉਹ ਕਤੀਰੀਆਂ ਵੱਟ ਕੇ ਆਖਦਾ ਸੀ, ਉੱਤੇ ਤਾਂ ਮੈਂ ਕਾਜੀ ਨੂੰ ਬੁਤਾ ਕੇ ਜ਼ਰੂਰਦਸਤੀ ਵੀ ਕਰ ਲਵਾਗਾ । ਮੈਂ ਰੁਪਏ ਭਰੇ ਹਨ । ਜੇ ਹਿੰਦੁਸਤਾਨ ਵਾਲੇ ਬੱਹ ਕੇ ਲੈ ਵੀ ਗਏ ਤਦ

ਵੀ ਤੈਨੂੰ ਨਿਸ਼ਾਨੀ ਦੇ ਕੇ ਹੀ ਟੇਰਾਂਗਾ। ਮਾਤਾ ਜੀ, ਮੇਰੀ ਚਿੱਠੀ ਪਿਤਾ ਜੀ ਨੂੰ ਨਾ ਪੜਾਣੀ। ਉਸ ਦੀ ਨਿਸ਼ਾਨੀ ਦਾ ਮਤਲਬ ਮੈਂ ਹੋਰ ਸਮਝਿਆ, ਪਰ ਉਸ ਦਾ ਮਤਲਬ ਹੋਰ ਸੀ। ਜਿਨ੍ਹਾਂ ਸਿਪਾਹੀਆਂ ਨੇ ਸਾਨੂੰ ਪਕਤਿਆ ਉਹ ਪਾਕਿਸਤਾਨੀ ਸਨ। ਫੱਜੇ ਨੂੰ ਤਾਂ ਉਨ੍ਹਾਂ ਹਿਕ ਗਿਰਾਏਂ ਦੇ ਥਾਣੇ ਵਿੱਚ ਜਾ ਛੱਡ ਦਿੱਤਾ। ਇੱਕ ਸਿਪਾਹੀ ਨੇ ਮੈਨੂੰ ਸਿਰ ਤੋਂ ਪੈਰ ਤੱਕ ਵੇਖਿਆ, ਕੁਝ ਪੁੱਛ-ਗਿਛ ਕੀਤੀ ਤੇ ਮੈਨੂੰ ਉਧਰ ਸੀਸੇ ਲੈ ਆਏ। ਸਿਪਾਹੀ ਤਿੰਨ ਸਨ, ਉਹ ਕੁਝ ਵਖਰੇ ਹੋ ਕੇ ਗੱਲਾਂ ਕਰਦੇ ਤਾਂ ਮੈਨੂੰ ਭਰ ਲਗਦਾ।

“ਛੱਡੇ ਬਲਾਈ ਨੂੰ, ਛੱਡੇ ਬਲਾਈ ਨੂੰ” ਇਹ ਲਫਜ਼ ਕਈ ਵੇਰ ਮੇਰੇ ਕੰਨੀ ਪੈਂਦੇ। ਉਧਰ ਸੀਸੇ ਪਹੁੰਚ ਕੇ ਸਾਨੂੰ ਪਤਾ ਲਗਾ ਕਿ ਹਿੰਦੁਸਤਾਨ ’ਚੋਂ ਜੇਹੜੇ ਬੇਦੇ ਆਏ ਹਨ ਉਹ ਵਾਪਸ ਚਲੇ ਗਏ ਹਨ। ਮੈਨੂੰ ਹਿਕ ਘਰ ਵਿੱਚ ਹਿਕ ਜਨਾਨੀ ਦੇ ਸਪੁਰਦ ਕਰ ਕੇ ਸਿਪਾਹੀ ਖਾਨ ਦੇ ਘਰ ਚਲੇ ਗਏ। ਰਾਤ ਚਿਰਕੇ ਜਿਹੇ ਮੈਨੂੰ ਖਾਨ ਦੇ ਘਰ ਬੁਲਾਇਆ ਗਿਆ। ਸਿਪਾਹੀ ਉਥੇ ਕੋਈ ਨਹੀਂ ਸਨ। ਖਾਨ ਨੇ ਮੈਨੂੰ ਕਿਹਾ :—

“ਮੈਨੂੰ ਫੱਜੇ ਨਾਲ ਜਾਣਾ ਪੈਸੀ।”

“ਮੈਂ ਕਿਹਾ, ਫੱਜਾ ਤੇ ਪਕਤਿਆ ਗਿਆ ਹੈ।”

“ਉਸ ਨੂੰ ਪਕੜਨ ਵਾਲਾ ਕੌਣ ਜੰਮਿਆ ਹੈ।”

“ਖਾਨ ਦੀ ਗੱਲ ਸੁਣ ਕੇ ਮੈਂ ਚੁਪ ਹੋ ਗਈ। ਦੂਜੇ ਦਿਨ ਸਵੇਰੇ ਕੀ ਤਕਾ ਕਿ ਫੱਜਾ ਵੀ ਉਥੇ ਪਹੁੰਚ ਗਿਆ ਹੈ। ਖਾਨ ਨੇ ਫੱਜੇ ਨੂੰ ਕਿਹਾ, “ਇਸ ਨੂੰ ਨਾਲ ਲੈ ਜਾ, ਜੇ ਤਿੜ ਮਿੜ ਕਰੇ ਤਾਂ ਮੈਨੂੰ ਦੱਸ, ਮੈਂ ਇਸ ਦਾ ਅੱਗੇ ਹੀ ਬੜਾ ਲਿਹਾਜ਼ ਕੀਤਾ ਹੈ। ਫੱਜੇ ਨੇ ਬੜਾ ਨਿੰਮੇਝੂਣਾ ਹੋ ਕੇ ਕਿਹਾ, “ਇਹ ਤੇ ਬੜਾ ਟੇਟਾ ਹੈ, ਹਿੰਦੁਸਤਾਨ ਦੇ ਢੁੰਢਾਉ ਰੋਜ਼ ਆ ਜਾਂਦੇ ਹਨ, ਅਜ ਆਪਣੇ ਹੀ ਸਿਪਾਹੀਆਂ ਨੇ ਪਕੜ ਲਿਆ ਸੀ, ਜੇ ਤੁਸੀਂ ਨਾ ਫੁੜਵਾਂਦੇ ਤਾਂ ਫਸਿਆ ਪਿਆ ਸਾਂ। ਨਿਕਾਹ ਇਹ ਪੜ੍ਹਾਂਦੀ ਨਹੀਂ ਤੇ ਮੈਨੂੰ ਕੇ ਡਾਰਿਦਾ ਇਸ ਨੂੰ ਰੋਟੀਆਂ ਖੁਆਣ ਦਾ ਹੋਇਆ।” ਮੇਰੇ ਸਾਹਮਣੇ ਹੀ ਫੱਜਾ ਇਹ ਗੱਲਾਂ ਆਖੀ ਜਾਂਦਾ ਸੀ। ਇਸ ਦਿਨ ਬੰਸੇ ਮੈਨੂੰ ਘਰ ਵਿੱਚ ਨਜ਼ਰ ਨਾ ਆਈ, ਪਿੱਛੋਂ ਪਤਾ ਲੱਗਾ ਕਿ ਉਸ ਨੂੰ ਫਿਰ ਯਾਕਿਸਤਾਨ ਭੇਜ ਦਿੱਤਾ ਨੇ। ਮਾਤਾ ਜੀ, ਮੈਨੂੰ ਫੱਜੇ ਨਾਲ ਫਿਰ ਸੰਭਿਆਰੀ ਆਣਾ ਪਿਆ। ਰਾਹ ਵਿੱਚ ਮੈਂ ਫੱਜੇ ਨੂੰ ਮਨਾ ਲਿਆ ਕਿ ਉਹ ਮੈਨੂੰ ਐਬਟਾਬਾਦ ਲੈ ਚਲੇ, ਉਥੇ ਮੈਂ ਮੌਜਸਟਰੇਟ ਦੇ ਸਾਹਮਣੇ ਆਪਣੇ ਬਿਆਨ ਦੇ ਦੇਸਾਂ ਕਿ ਮੈਂ ਖਸੀ ਨਾਲ ਪਾਕਿਸਤਾਨ

ਵਿਚ ਰਹਿਣਾ ਚਾਹਦੀ ਹਾਂ। ਇਸ ਤਰ੍ਹਾਂ ਰੋਜ਼ ਦੀ ਭਾਜ਼ਡ ਮੁੱਕ ਜਾਂਦੀ। ਬੰਸੇ ਨੇ ਵੀ ਇਸ ਵਾਰੀ ਯਾਕਿਸਤਾਨੀ ਮੁੜ ਕੇ ਇਹੋ ਗੱਲ ਖਾਨ ਨੂੰ ਆਖੀ ਕਿ ਰੋਜ਼ ਰੋਜ਼ ਯਾਕਿਸਤਾਨ ਭੇਜਣ ਦੇ ਟੇਟੇ ਨਾਲੋਂ ਸਾਡੇ ਬਿਆਨ ਜਿਲੇ ਵਿੱਚ ਜਾ ਕੇ ਦਿਵਾ ਦਿਉ। ਇਤਫਾਕ ਐਸਾ ਹੋਇਆ ਕਿ ਜਦੋਂ ਫੌਜਾ ਮੈਨੂੰ ਲੈ ਕੇ ਅੰਬਟਾਬਾਦ ਪਹੁੰਚਿਆ, ਉਧਰੋਂ ਖਾਨ ਦੇ ਆਦਮੀ ਬੰਸੇ ਨੂੰ ਲੈ ਕੇ ਆਏ ਹੋਏ ਸਨ। ਚਾਹੇ ਅਲੂ ਬਖ਼ਸ਼ ਨੂੰ ਵੀ ਇੱਧਰੋਂ ਸੂਹ ਮਿਲ ਗਈ। ਉਹ ਵੀ ਕਰਹਿਰੀ ਖੜਾ ਸੀ। ਬੰਸੇ ਬੁਰਕੇ ਵਿਚ ਸੀ। ਮੈਂ ਨੱਸ ਕੇ ਚਾਚੇ ਅਲੂ ਬਖ਼ਸ਼ ਨੂੰ ਫਤੂਹੀ ਤੋਂ ਜਾ ਨੱਪਿਆ, ਉਹ ਹੈਹਾਨ ਜਿਹਾ ਹੋ ਗਿਆ, ਤੇ ਮੇਰੇ ਚੱਸਣ ਤੇ ਆਖਣ ਲੱਗਾ, “ਮਰ ਜਾਣੀਏ ਸਵਿੰਦਰੇ, ਮੈਂ ਤੇ ਤੈਨੂੰ ਢੂਡਦਾ ਪਾਗਲ ਹੋ ਜੁਲਿਆ ਹਾਂ।”

ਕਰਹਿਰੀ ਦੇ ਲੋਕ ਵਿਰਦ ਗਿਰਦ ਇਕੱਠੇ ਹੋ ਜਾਏ, ਮੈਨੂੰ ਤੇ ਕਿਸੇ ਮਜ਼ਿਸਟਰੇਟ ਦੇ ਸਾਹਮਣੇ ਖੜਿਆ ਹੀ ਨਾ। ਬੰਸੇ ਡਰੀ ਹੋਈ ਸੀ, ਉਹ ਮਜ਼ਿਸਟਰੇਟ ਦੇ ਸਾਹਮਣੇ ਆਖ ਆਈ ਕਿ ਮੈਂ ਹਿੰਦੁਸਤਾਨ ਨਹੀਂ ਜਾਣਾ ਚਾਹਦੀ। ਹਿੰਦੁਸਤਾਨ ਤੋਂ ਆਈ ਪਾਰਟੀ ਦੇ ਅੱਧੇ ਬੰਦੇ ਅੰਬਟਾਬਾਦ ਮੌਜੂਦ ਸਨ। ਮੇਰਾ ਹਾਲ ਚਾਲ ਪਤਾ ਨਿਵਾਂ ਪੁੱਛ ਕੇ ਉਸੇ ਵੇਲੇ ਆਖ ਦਿੱਤਾ ਗਿਆ ਕਿ ਇਸ ਨੂੰ ਹਿੰਦੁਸਤਾਨ ਭੇਜ ਦਿਓ। ਬੰਸੇ ਬਾਰੇ ਅਜੇ ਪੁੱਛ ਪਰਤੀਤ ਹੋ ਰਹੀ ਹੈ। ਜਦ ਤੱਕ ਬੰਸੇ ਦਾ ਫੇਜਲਾ ਨਹੀਂ ਹੁੰਦਾ, ਅਸਾਂ ਦੋਹਾਂ ਨੂੰ ਚਾਚੇ ਅਲੂ ਬਖ਼ਸ਼ ਦੀ ਨਿਗਰਾਨੀ ਵਿੱਚ ਰਖਿਆ ਗਿਆ ਹੈ। ਬੰਸੇ ਦਾ ਤੇ ਪਤਾ ਨਹੀਂ ਤੇ ਮੈਂ ਖਵਰੇ ਦਿਜ ਰਿੱਠੀ ਦੇ ਪਹੁੰਚਣ ਨਾਲ ਹੀ ਤਹਾਡੇ ਕੋਲ ਪੁੱਚ ਜਾਸਾ। ਬੰਸੇ ਕੁਝ ਜੀ-ਭਿਆਣੀ ਹੈ। ਉਹ ਆਖਦੀ ਹੈ, ਘਰ ਵਾਲੇ ਖਵਰੇ ਸਾਨੂੰ ਮ੍ਰਿਗ ਵੀ ਲਾਦੇ ਹਨ ਕਿ ਨਹੀਂ। ਉਹ ਜਕੇ-ਤਰਕਿਆ ਵਿੱਚ ਹੈ, ਨਾਲੇ ਉਸ ਦੀ ਗੱਲ ਵੀ ਹੋਰ ਹੈ।

—ਤੁਹਾਡੀ ਸਵਿੰਦਰ

ਥੋੜੀ ਪਾਰਟੀ ਦੇ ਇਕ ਮੈਂਬਰ ਰਾਹੀਂ ਜਦ ਇਹ ਚਿੱਠੀ ਅਸਮਾਨ ਸਿੰਘ ਨੂੰ ਮਿਲੀ ਤਾਂ ਉਹ ਦੋਵੇਂ ਮੀਆਂ ਬੀਵੀ ਲਾਹੌਰ ਜਾ ਕੇ ਬੈਠ ਗਏ। ਉੱਨ੍ਹਾਂ ਨੂੰ ਬਤੀ ਨਿਰਾਸਤਾ ਹੋਈ ਜਦੋਂ ਆਂਦੂਣ ਵਾਲੀਆਂ ਬੀਵੀਆਂ ਵਿੱਚ ਸਵਿੰਦਰ ਨਹੀਂ ਸੀ। ਥੈਰ ਉੱਨ੍ਹਾਂ ਨੂੰ ਤੁਰਤ ਹੀ ਪਤਾ ਲਗ ਗਿਆ ਕਿ ਸਵਿੰਦਰ ਕਸਮੀਰੀ ਸਰਨਾਰਥੀਆਂ ਦੇ ਕੈਪ ਵਿੱਚ ਭੇਜੀ ਗਈ ਹੈ। ਤਿੰਨ ਮਹੀਨੇ ਹੋਰ ਲੰਗ ਗਏ। ਅਖੀਰ ਮਾਤਾ ਪਿਤਾ ਦੀਆਂ ਆਦਰਾਂ ਠੰਡੀਆਂ ਹੋਈਆਂ। ਸਵਿੰਦਰ ਦੀ ਮਾਤਾ ਨੇ ਉਸ ਦੀ ਪਿੱਠ ਤੇ ਹੱਥ ਫੇਰ ਕੇ ਆਪਣੇ ਹੇਠ ਪ੍ਰੰਤਿਆਂ ਪੁੱਛਿਆ, “ਤੇਰੀ ਸੱਸ ਦਾ ਕੋਈ ਪਤਾ ਨਿਵਾਂ ?”

ਸਹਿਦਰ ਨੇ ਕਿਹਾ, “ਕੈਂਪ ਵਿੱਚ ਮਿਲ ਪਈ ਸੀ, ਉਸ ਦੀ ਨਜ਼ਰ ਬਹੁਤ
ਘਟ ਗਈ ਹੈ, ਮਿਲਦਿਆ ਸਾਰ ਉਸ ਪਹਿਲਾਂ ਮੇਰੇ ਗਲੇ ਦੇ ਚਵੀਂ ਪਾਸੀਂ ਹੱਥ
ਫੇਰਿਆ, ਫਿਰ ਮੌਰੀਆਂ ਬਾਹਵਾਂ ਨੂੰ ਟਠੇਲਿਆ, ਮੈਂ ਮਮਿਸਿਆ ਕੋਈ ਜਖਮਾਂ ਦੇ
ਨਿਸਾਨ ਵੇਖਦੀ ਹੈ, ਪਰ ਜਿਸ ਵੇਲੇ ਉਸ ਮੇਰੇ ਦੋਵੇਂ ਕੇਨ ਟੋਹੇ ਤਾਂ ਮੈਂ ਸਮਝ ਗਈ
ਕਿ ਇਹ ਕੀ ਵੇਖਦੀ ਹੈ ।”